

ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ ਨੰਬਰ.1 ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ,  
ਜਲੰਧਰ ਛਾਉਣੀ ।

ਸੇਵਾ ਵਿਖੇ

ਪ੍ਰਿੰਸੀਪਲ,

Cambridge International School,

Chotti Baradari part-II,

Jalandhar.

ਨੰਬਰ: 05

ਮਿਤੀ: 02/04/2024

ਵਿਸ਼ਾ: ਬਿਲਡਿੰਗ ਸੇਫਟੀ ਸਰਟੀਫਿਕੇਟ ( Cambridge International School, Chotti Baradari part-II Jalandhar )ਜਾਰੀ ਕਰਨ ਸਬੰਧੀ ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਸ੍ਰੀ ਜਤਿੰਦਰ ਕੁਮਾਰ ਸਹਾਇਕ ਇੰਜੀਨੀਅਰ ਵੱਲੋਂ Cambridge International School, Chotti Baradari part-II Jalandhar ਸਕੂਲ ਬਿਲਡਿੰਗ ਦੀ ਇੰਸਪੈਕਸ਼ਨ ਕੀਤੀ ਗਈ ਹੈ ਅਤੇ ਇੰਸਪੈਕਸ਼ਨ ਦੌਰਾਨ ਸਕੂਲ ਦੀ ਬਿਲਡਿੰਗ ਸੁਰੱਖਿਅਤ ਪਾਈ ਗਈ ਹੈ । ਆਪ ਨੂੰ ਸਕੂਲ ਬਿਲਡਿੰਗ ਦਾ ਸੇਫਟੀ ਸਰਟੀਫਿਕੇਟ (valid upto 31.03.2025 ) ਨਾਲ ਨੱਥੀ ਕਰਕੇ ਅਗਲੇਰੀ ਕਾਰਵਾਈ ਲਈ ਭੇਜਿਆ ਜਾਂਦਾ ਹੈ।

ਇਹ ਆਪ ਜੀ ਦੀ ਸੂਚਨਾ ਤੇ ਅਗਲੇਰੀ ਕਾਰਵਾਈ ਹਿੱਤ ਹੈ।

ਨੱਥੀ/ ਬਿਲਡਿੰਗ ਸੇਫਟੀ ਸਰਟੀਫਿਕੇਟ

ਉਪ ਮੰਡਲ ਇੰਜੀਨੀਅਰ,

ਪ੍ਰਾਂਤਕ ਉਪ ਮੰਡਲ ਨੰ.1,ਲੋ.ਨਿ.ਵਿ. ਭਤੇਮ ਸ਼ਾਖਾ  
ਜਲੰਧਰ ਛਾਉਣੀ ।

ਪਿੱਠ ਅੰਕਣ ਨੰਬਰ:

ਮਿਤੀ:

ਉਪਰੋਕਤ ਦਾ ਉਤਾਰਾ ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ ਲੋ.ਨਿ.ਵਿ ,ਭਤੇਮ ਸ਼ਾਖਾ, ਜਲੰਧਰ ਛਾਉਣੀ  
ਜੀ ਨੂੰ ਸੂਚਨਾ ਹਿੱਤ ਭੇਜਿਆ ਜਾਂਦਾ ਹੈ ਜੀ ।

ਨੱਥੀ/ਨਿੱਲ

ਉਪ ਮੰਡਲ ਇੰਜੀਨੀਅਰ,

ਪ੍ਰਾਂਤਕ ਉਪ ਮੰਡਲ ਨੰ.1,ਲੋ.ਨਿ.ਵਿ. ਭਤੇਮ ਸ਼ਾਖਾ  
ਜਲੰਧਰ ਛਾਉਣੀ ।



PROFORMA FOR THE SAFETY OF SCHOOL BUILDING  
PART- 1

(To be filled by the Head of School/ Institute )

1. Name of the School *Cambridge International School*
2. Location *Chotti Barodasi Part-II*
3. Plot Area *2.60 Acres*
4. Plinth Area *Ground 25700 sqft, I<sup>st</sup> floor - 25638, II<sup>nd</sup> floor - 25582 sqft.*
5. Number of Storeys *III<sup>rd</sup> floor - 25582 sqft. IV<sup>th</sup> floor - 25582 sqft. Ground, I<sup>st</sup>, II<sup>nd</sup>, III<sup>rd</sup>, IV<sup>th</sup> floor :*
6. Year of Construction of Building *2008 - 2009*
7. If the building has been constructed under the supervision Of the qualified Engineer, the following details may be given : *Yes*
  - a) Name of the Engineer with qualification : *Mr. Ashwani, B.E Civil Engineer*
  - b) Address of Engineer : *Mac Builder & Constructors*
  - c) Set of Structural drawings used in the construction, if available : *I<sup>st</sup> floor, opp. ko hotel, B.M.C Chow*
  - d) Name & address of Architect with qualification : *JJ Singh, B.A arct, MCA*
8. Whether the building has been constructed for the purpose :
  - a) School :  YES/ NO
  - b) Residential Purpose and converted for use as a School :  YES/ NO
9. Materials used for roofs : *RCC Roofing*
  - a) R.C.C. Slabs/R.B.C. Slabs :  YES/ NO
  - b) R.S. Joist & Battons : YES/ NO
  - c) Wooden joists & Battons : YES/ NO
10. Materials used for walls :
  - a) Mud Mortar : YES/ NO
  - b) Cement Mortar :  YES/ NO
  - c) Lime Mortar : YES/ NO
11. Flooring :
  - a) Conglomerate :  YES/ NO
  - b) Terrazo : YES/ NO
  - c) Brick Paving :  YES/ NO
12. A detailed drawing indicating dimensions of the rooms Alongwith size and location of doors and windows (Attached) : *Plan attached*



Signature with Stamp of the seal Of the School/Institution.





10

Cambridge International School, Chhoti Basadani Part-II Jalandhar

PART-II  
(To be filled by the S.D.E.)

- a) I have visited the above mentioned school on dated 2.4.2024..... And have visually inspected it from all angles of safety and find it fit for normal use as School buildings.
- b) In case any addition/ alteration or expansion and modifications to this buildings is to be carried out, the same be carried out under the supervision of a qualified Engineer and this certificate may be reobtained after the completion from the undersigned.
- c) In case the building is affected by food. or if there is settlement of walls/ foundations or sagging of roofs etc. immediate inspection of the undersigned by arranged to check the stability and safety of the building.
- d) This building can be safety occupied for normal use upto (indicate upto which it can be used)


upto 31.3.2025 (2024-2025). The School

Building is visibly SAFE & can be used upto

31.3.2025 (2024-2025).

Sub Divisional Engineer,

Ref no 05  
dt 02/04/2024

  
Sub Divisional Engineer  
Provincial Sub Divn. No.1  
PWD B&R Br. Jalandhar Cantt

